

# ( महाउमा बुद्ध – बुद्ध परम )

## Part - 1



- **ਜਾਣ – ਪਛਾਣ -**

- ਬੁੱਧ ਧਰਮ ਦੀ ਸਥਾਪਨਾ ਮਹਾਉਮਾ ਬੁੱਧ ਜੀ ਨੇ ਕੀਤੀ ।
- ਇਸ ਧਰਮ ਦੀ ਸੁਰੂਆਤ ਹਿੰਦੁ ਧਰਮ ਵਿੱਚ ਆਈਆਂ ਕੁਰੀਤੀਆਂ ਤੋਂ ਲੋਕਾਂ ਨੂੰ ਬਚਾਣ ਲਈ ਕੀਤੀਆਂ ਗਈਆਂ ।
- ਬੁੱਧ ਧਰਮ ਇਕ ਨਾਸਤਿਕ ਧਰਮ ਹੈ, ਇਹ ਧਰਮ ਇਨਸਾਨੀਅਤ ਨੂੰ ਮੰਨਦਾ ਸੀ ।
- ਬੁੱਧ ਦਾ ਅਰਥ ਹੈ – ਗਿਆਨ ।

- ਮਹਾਤਮਾ ਬੁੱਧ ਦਾ ਜਨਮ

1. ਮਹਾਤਮਾ ਬੁੱਧ ਦਾ ਜਨਮ ਲੁੰਬਨੀ ਵਨ / ਕਪਿਲਵਸਤੂ ਵਿਚ 563 ਈ: ਪੂ: ਵਿਚ ਹੋਇਆ।
2. ਬੁੱਧ ਦੇ ਪਿਤਾ ਦਾ ਨਾਮ ਸੁਦੇਧਨ ਸੀ। ਉਹ ਕਪਿਲਵਸਤੂ ਦੇ ਰਾਜਾ ਸਨ।
3. ਬੁੱਧ ਜੀ ਦੀ ਮਾਤਾ ਦਾ ਨਾਮ - ਮਹਾ ਮਇਆ ਸੀ।
4. ਬੁੱਧ ਜੀ ਦੇ ਮਤਰੇਈ ਮਾਤਾ ਦਾ ਨਾਮ - ਪ੍ਰਯਾ ਪਤੀ ਗੌਤਮੀ ਸੀ।
5. ਬੁੱਧ ਦਾ ਜਨਮ ਵੈਸਾਖ ਦੀ ਪੂਰਨਮਾਸੀ ਨੂੰ ਹੋਇਆ ਸੀ।

- ਬਚਪਨ ਤੇ ਵਿਆਹ –
  1. ਬੁੱਧ ਦਾ ਬਚਪਨ ਦਾ ਨਾਮ ਸਿਧਾਰਥ ਸੀ ।
  2. ਉਹ ਬਚਪਨ ਤੋਂ ਹੀ ਇਕੱਲੇ ਬੈਠ ਕੇ ਧਿਆਨ ਲਾਉਂਦੇ ਸੀ ।
  3. ਉਹ ਰਾਜੇ ਦੇ ਇਕੱਲੇ ਪੁੱਤਰ ਹੋ ਕੇ ਵੀ, ਸਾਸਨ ਜਾਂ ਰਾਜ ਦੇ ਕੰਮ ਵੱਲ ਧਿਆਨ ਨਹੀਂ ਲਗਾਉਂਦੇ ਸਨ ।
  4. ਬੁੱਧ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਗਿਆ ।
  5. ਉਹਨਾਂ ਦੀ ਪਤਨੀ ਦਾ ਨਾਂ ਯਮੋਧਰਾ ਸੀ ।
  6. ਬੁੱਧ ਦਾ ਇਕ ਪੁੱਤਰ ਸੀ - ਰਾਹੁਲ ।

- चार द्विसः -
  1. बिरय विअबउ।
  2. बिमार विअबउ।
  3. मिउ विअबउ।
  4. एक संनिअासी।

- ਗਿਆਨ ਪ੍ਰਾਪਤੀ –

1. 29 ਸਾਲ ਦੀ ਉਮਰ ਵਿੱਚ ਬੁੱਧ ਜੀ ਨੇ ਸੰਨਿਆਸ ਲਿਆ ।
2. ਇਸ ਘਟਨਾ ਨੂੰ ਮਹਾ - ਭੀਨਿਸਕਰਮਣ ਕਿਹਾ ਜਾਂਦਾ ਹੈ ।
3. ਦੋ ਗੁਰੂ - (1) ਅਲਾਰ ਕਲਾਮ ।  
                        (2) ਰੁਦਰਕ ਰਾਮਪੁਤਰ ।
4. ਬੁੱਧ ਨੂੰ ਗਿਆਨ ਪ੍ਰਾਪਤੀ ਬੋਧਗਾਯਾ ਵਿਚ 45 ਦਿਨਾਂ ਦੀ ਤਪੱਸਿਆਂ ਤੋਂ ਬਾਅਦ ਹੋਈ ।
5. ਧਰਮ ਚੱਕਰ ਪਰਿਵਰਤਨ ( ਪਿੱਪਲ ) ।

- ਬੁੱਧਉਵਾਂ ਦੀ ਪ੍ਰਾਪਤੀ ਤੋਂ ਬਾਅਦ ਹੀ ਉਹਨਾਂ ਨੂੰ ਬੁੱਧ ਕਿਹਾ ਜਾਣ ਲੇਗਾ ।
- ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਵਿਚ ਦਿੱਤਾ ।
- ਮੁੱਖ ਚੇਲਾ - ਆਨੰਦ ਸੀ ।
- ਆਨੰਦ ਦੇ ਕਹਿਣ ਤੇ ਹੀ ਬੁੱਧ ਨੇ ਐਰਤਾਂ ਨੂੰ ਧਰਮ ਵਿੱਚ ਸ਼ਾਮਿਲ ਕੀਤਾ ।
- ਪਹਿਲੀ ਮਹਿਲਾ ਸਿਸ਼ - ਪ੍ਰਯਾ ਪਤੀ ਗੌਤਮੀ ਸੀ ।
- ਸਭ ਤੋਂ ਵੱਧ ਉਪਦੇਸ਼ - ਸਰਾਵਸਤੀ ।



- ਬੁੱਧ ਦੀ ਮੈਤ 483 ਈ:ਪੂ : ਵਿਚ ਕੁਸੀਨਗਰ ਵਿਚ ਹੋਈ ।
- ਇਸ ਘਟਨਾ ਨੂੰ ਮਹਾ ਪ੍ਰਾਨਿਰਵਾਣ ਕਿਹਾ ਜਾਂਦਾ ਹੈ ।



- ਚਾਰ ਮਹਾਨ ਸੱਚਾਈਆ -
  1. ਸੰਸਾਰ ਦੁੱਖਾਂ ਦਾ ਘਰ ਹੈ।
  2. ਦੁੱਖਾਂ ਦਾ ਕਾਰਨ ਇੱਛਾਵਾਂ ਹਨ ।
  3. ਇੱਛਾਵਾਂ ਤੇ ਕਾਬੂ ਪਾ ਲੈਣ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
  4. ਇੱਛਾਵਾਂ ਦਾ ਖਾਤਮਾਂ ਅਸਟ- ਮਾਰਗ ਦੁਆਰਾ ਹੋ ਸਕਦਾ ਹੈ ।

- **ਅਸਟ - ਮਾਰਗ -**

1. ਸੱਚੀ ਦ੍ਰਿਸ਼ਟੀ ।
2. ਸੱਚਾ ਸੰਕਲਪ ।
3. ਸੱਚਾ ਵਚਨ ।
4. ਸੱਚਾ ਕਰਮ ।
5. ਸੱਚਾ ਰਹਿਣ ਸਹਿਣ ।
6. ਸੱਚਾ ਯਤਨ ।
7. ਸੱਚੀ ਸਮਝੂਤੀ ।
8. ਸੱਚਾ ਧਿਆਨ ।



- ਹੋਰ ਨੈਤਿਕ ਸਿੱਖਿਆ -

1. ਅਹਿੰਸਾ
2. ਸੱਚ ਬੋਲਣਾ
3. ਨਸ਼ੇ ਦੀ ਵਰਤੋਂ ਨਾ ਕਰਨਾ
4. ਧੰਨ ਜਮਾ ਨਾ ਕਰਨਾ
5. ਸਮੇਂ ਸਿਰ ਭੋਜਨ ਕਰਨਾ
6. ਪਰਾਈ ਐਰਤ ਜਾ ਸੰਪੱਤੀ ਉਪਰ ਨਜ਼ਰ ਨਾ ਰੱਖਣਾ ।